

NRCS ਸੰਭਾਲ ਪ੍ਰੋਗਰਾਮ ਅਤੇ ਮਹਿੰਗਾਈ ਵਿੱਚ ਕਮੀ ਐਕਟ (IRA)



ਖੋਪ ਜਾਣਕਾਰੀ

ਮਹਿੰਗਾਈ ਵਿੱਚ ਕਮੀ ਐਕਟ (IRA) USDA ਦੀ ਕੁਦਰਤੀ ਸੰਸਾਧਨਾਂ ਦੀ ਸੰਭਾਲ ਕਰਨ ਵਾਲੀ ਸੇਵਾ (ਨੈਚੁਰਲ ਰਿਸੋਰਸਜ਼ ਕੰਜ਼ਰਵੇਸ਼ਨ ਸਰਵਿਸ, NRCS) ਨੂੰ ਆਪਣੇ ਮੌਜੂਦਾ ਸੰਭਾਲ ਪ੍ਰੋਗਰਾਮਾਂ ਲਈ ਪੰਜ ਸਾਲਾਂ ਵਿੱਚ \$19.5 ਬਿਲੀਅਨ ਵਾਧੂ ਫੰਡ ਪ੍ਰਦਾਨ ਕਰਦਾ ਹੈ, ਜਿਸ ਵਿੱਚ ਵਾਤਾਵਰਨ ਦੀ ਗੁਣਵੱਤਾ ਦਾ ਪ੍ਰੋਤਸਾਹਨ (ਐਨਵਾਇਰਨਮੈਂਟਲ ਕੁਆਲਿਟੀ ਇੰਸ਼ੈਂਟਿਵ) ਪ੍ਰੋਗਰਾਮ (EQIP), ਸੰਭਾਲ ਦੀ ਮੁਖਤਿਆਰੀ (ਕੰਜ਼ਰਵੇਸ਼ਨ ਸਟੀਵਰਡਸ਼ਿਪ) ਪ੍ਰੋਗਰਾਮ (CSP), ਅਤੇ ਖੇਤੀਬਾੜੀ ਨੂੰ ਸੰਭਾਲਣ ਦੀ ਸੌਖ (ਐਗਰੀਕਲਚਰਲ ਕੰਜ਼ਰਵੇਸ਼ਨ ਈਜ਼ਮੈਂਟ) ਪ੍ਰੋਗਰਾਮ (ACEP) ਸ਼ਾਮਲ ਹਨ।

ਮਹਿੰਗਾਈ ਵਿੱਚ ਕਮੀ ਐਕਟ (IRA) ਕੁਦਰਤੀ ਸੰਸਾਧਨਾਂ ਦੀ ਸੰਭਾਲ ਕਰਨ ਵਾਲੀ ਸੇਵਾ (NRCS) ਨੂੰ ਖਾਸ ਤੌਰ 'ਤੇ ਜਲਵਾਯੂ ਵਿੱਚ ਬਦਲਾਵਾਂ ਨੂੰ ਘਟਾਉਣ, ਗ੍ਰੀਨਹਾਊਸ ਗੈਸਾਂ ਦੇ ਨਿਕਾਸ ਨੂੰ ਘਟਾਉਣ ਵਾਲੀਆਂ ਗਤੀਵਿਧੀਆਂ ਅਤੇ ਕਾਰਬਨ ਸਟੋਰੇਜ ਨੂੰ ਬਿਹਤਰ ਬਣਾਉਣ ਲਈ ਇਹਨਾਂ ਵਾਧੂ ਫੰਡਾਂ ਦੀ ਵਰਤੋਂ ਕਰਨ ਦੀ ਨਿਰਦੇਸ਼ ਦਿੰਦਾ ਹੈ, ਜਿਵੇਂ ਕਿ

- ਫਸਲਾਂ ਨੂੰ ਕਵਰ ਕਰਨਾ
- ਘਟੀ ਹੋਈ ਵਾਗੀ ਅਤੇ ਕੋਈ ਵਾਗੀ ਨਹੀਂ
- ਪੇਸ਼ਾ ਪ੍ਰਬੰਧਨ
- ਨਿਰਧਾਰਤ ਚਰਾਉਣਾ
- ਦਰਖਤ/ਝਾੜੀਆਂ ਦੀ ਸਥਾਪਨਾ ਕਰਨਾ
- ਵੈਟਲੈਂਡ ਦੀ ਬਹਾਲੀ ਕਰਨਾ

ਇਸ ਫੰਡਿੰਗ ਰਾਹੀਂ, ਕੁਦਰਤੀ ਸੰਸਾਧਨਾਂ ਦੀ ਸੰਭਾਲ ਕਰਨ ਵਾਲੀ ਸੇਵਾ (NRCS) ਗ੍ਰੀਨਹਾਊਸ ਗੈਸਾਂ ਦੇ ਨਿਕਾਸ ਨੂੰ ਘਟਾ ਕੇ, ਜਲਵਾਯੂ ਨੂੰ; ਅਤੇ ਉਤਪਾਦਕ ਦੇਵਾਂ ਨੂੰ, ਪ੍ਰੋਗਰਾਮਾਂ ਤੱਕ ਪਹੁੰਚ ਵਿੱਚ ਸੁਧਾਰ ਕਰਕੇ ਅਤੇ ਆਪਣੇ ਖੇਤ, ਰੈਂਚ, ਗ੍ਰਾਮੀਣ ਸੰਚਾਲਨ ਜਾਂ ਜੰਗਲੀ ਜ਼ਮੀਨ ਨੂੰ ਬਿਹਤਰ ਬਣਾਉਣ ਲਈ ਆਰਥਿਕ ਅਤੇ ਤਕਨੀਕੀ ਸਹਾਇਤਾ ਪ੍ਰਦਾਨ ਕਰਕੇ ਲਾਭ ਪਹੁੰਚਾਉਣ ਦੀ ਕੋਸ਼ਿਸ਼ ਕਰ ਰਿਹਾ ਹੈ।

ਅਰਜ਼ੀ ਕਿਵੇਂ ਦੇਣੀ ਹੈ

EQIP ਅਤੇ CSP

ਕੁਦਰਤੀ ਸੰਸਾਧਨਾਂ ਦੀ ਸੰਭਾਲ ਕਰਨ ਵਾਲੀ ਸੇਵਾ (NRCS) ਸਾਲ ਭਰ ਆਪਣੇ ਸੰਭਾਲ ਪ੍ਰੋਗਰਾਮਾਂ ਲਈ ਨਿਰਮਾਤਾ ਦੀਆਂ ਅਰਜ਼ੀਆਂ ਨੂੰ ਸਵੀਕਾਰ ਕਰਦੀ ਹੈ, ਪਰ ਜੇਕਰ ਤੁਸੀਂ EQIP ਜਾਂ CSP ਵਿੱਚ ਦਿਲਚਸਪੀ ਰੱਖਦੇ ਹੋ, ਤਾਂ ਤੁਹਾਨੂੰ ਮੌਜੂਦਾ ਸਾਈਕਲ ਵਿੱਚ ਫੰਡਿੰਗ ਲਈ ਵਿਚਾਰੇ ਜਾਣ ਲਈ ਆਪਣੇ ਰਾਜ ਦੀਆਂ ਰੈਂਕਿੰਗ ਤਾਰੀਖਾਂ ਤੱਕ ਅਰਜ਼ੀ ਦੇਣੀ ਚਾਹੀਦੀ ਹੈ। ਡਿੱਗ ਇੱਕ ਮੁਕਾਬਲੇ ਦੀ ਪ੍ਰਕਿਰਿਆ ਦੁਆਰਾ ਪ੍ਰਦਾਨ ਕੀਤੀ ਜਾਂਦੀ ਹੈ: nrcs.usda.gov/ranking-dates.

ACEP


ਮੌਜੂਦਾ IRA ਫੰਡਿੰਗ ਸਾਈਕਲ ਲਈ ACEP ਐਗਰੀਕਲਚਰਲ ਲੈਂਡ ਈਜ਼ਮੈਂਟਸ (ACEP-ALE) ਅਤੇ ਵੈਟਲੈਂਡ ਰਿਜ਼ਰਵ ਈਜ਼ਮੈਂਟਸ (ACEP-WRE) ਅਰਜ਼ੀਆਂ ਨੂੰ ਪਹਿਲੇ ਫੰਡਿੰਗ ਦੌਰ ਲਈ 17 ਮਾਰਚ, 2023 ਤੱਕ ਜਮ੍ਹਾਂ ਕਰਾਉਣਾ ਲਾਜ਼ਮੀ ਹੈ।

ਪਹੁੰਚ ਨੂੰ ਬਿਹਤਰ ਬਣਾਉਣਾ

ਭਾਵੇਂ ਆਕਾਰ ਜਾਂ ਕਾਰਜ ਦੀ ਕਿਸਮ ਕੋਈ ਵੀ ਕਿਉਂ ਨਾ ਹੋਵੇ, ਗ੍ਰੀਨਹਾਊਸ ਗੈਸਾਂ ਦੇ ਨਿਕਾਸ ਨੂੰ ਘਟਾਉਣ ਦੀ ਗੱਲ ਆਉਂਦੀ ਹੈ, ਹਰ ਉਤਪਾਦਕ ਨੂੰ ਇੱਕ ਭੂਮਿਕਾ ਨਿਭਾਉਣੀ ਹੁੰਦੀ ਹੈ। ਭਾਵੇਂ ਤੁਸੀਂ ਇੱਕ ਨਵੇਂ NRCS ਕਲਾਇੰਟ ਹੋ ਜਾਂ ਮੌਜੂਦਾ ਕਲਾਇੰਟ ਹੋ, ਅਸੀਂ ਤੁਹਾਨੂੰ ਅਰਜ਼ੀ ਦੇਣ ਲਈ ਉਤਸ਼ਾਹਿਤ ਕਰਦੇ ਹਾਂ। ਅਸੀਂ ਇਹ ਯਕੀਨੀ ਬਣਾਉਣਾ ਚਾਹੁੰਦੇ ਹਾਂ ਕਿ ਤੁਸੀਂ ਸਾਡੇ ਪ੍ਰੋਗਰਾਮਾਂ ਤੱਕ ਪਹੁੰਚ ਸਕਦੇ ਹੋ ਅਤੇ ਉਹ ਸਾਰੀ ਸਹਾਇਤਾ ਪ੍ਰਾਪਤ ਕਰ ਸਕਦੇ ਹੋ ਜਿਸ ਨੂੰ ਪ੍ਰਾਪਤ ਕਰਨ ਦੇ ਤੁਸੀਂ ਯੋਗ ਹੋ।

NRCS ਨਾਲ ਇੱਥੇ ਸੰਪਰਕ ਕਰੋ: farmers.gov/service-center-locator.

ਮਹਿੰਗਾਈ ਵਿੱਚ ਕਮੀ ਐਕਟ (IRA)



ਜਲਵਾਯੂ ਸਮੁਰਤ ਮਿਟੀਗੇਸ਼ਨ ਗਤੀਵਿਧੀਆਂ, ਜਿਵੇਂ ਕਿ

ਫਸਲਾਂ ਨੂੰ ਕਵਰ ਕਰਨਾ, ਘਟੀ ਹੋਈ ਵਾਗੀ ਅਤੇ ਕੋਈ ਵਾਗੀ ਨਹੀਂ, ਪੇਸ਼ਾ ਪ੍ਰਬੰਧਨ, ਨਿਰਧਾਰਤ ਚਰਾਉਣਾ, ਦਰਖਤ/ਝਾੜੀਆਂ ਦੀ ਸਥਾਪਨਾ ਕਰਨਾ, ਵੈਟਲੈਂਡ ਦੀ ਬਹਾਲੀ ਕਰਨਾ

NRCS ਜਲਵਾਯੂ ਲਈ ਬਿਹਤਰ ਮਿਟੀਗੇਸ਼ਨ ਗਤੀਵਿਧੀਆਂ

NRCS ਜਲਵਾਯੂ ਲਈ ਬਿਹਤਰ ਮਿਟੀਗੇਸ਼ਨ ਗਤੀਵਿਧੀਆਂ ਦੀ ਇੱਕ ਸੂਚੀ ਲਈ, ਵਿੱਤੀ ਸਾਲ 2023 ਵਿੱਚ IRA ਫੰਡਿੰਗ ਲਈ ਯੋਗਤਾ ਲਈ, ਇੱਥੇ ਜਾਓ: nrcs.usda.gov/mitigation-activities.pdf.

